

Nectar Lifesciences Ltd.



Ref. No.: NLL/CS/2024 - 381

August 16, 2024

To

National Stock Exchange of India Limited
Listing Department,
Exchange Plaza, Bandra Kurla Complex,
Bandra (E), Mumbai 400 051

Symbol: NECLIFE

BSE Limited
Corporate Relationship Department,
P J Towers, Dalal Street,
Mumbai 400 001

Scrip Code: 532649

Sub: Publication of Financial Results

Dear Sir/ madam

We are furnishing herewith newspaper copy of Publication of Financial Results of the Company for the quarter ended on June 30, 2024, which have been published in the following newspapers:

1. Business Standard (English-all editions) dated 15.08.2024 - circulating in the whole or substantially the whole of India.
2. Desh Sewak (Punjabi) dated 15.08.2024 being published in language of the region where the registered office of the Company is situated.

This is for your information and record please.

Yours Sincerely,
For **Nectar Lifesciences Limited**

(Neha Vaishnav)
Company Secretary & Compliance Officer

Encl: a. a.

(Continued from previous page...)

- c) Based on aforesaid documents the concerned Seller Member shall place an order/ bid on behalf of the Eligible Shareholders holding Equity Shares in physical form who wish to tender Equity Shares in the Buyback, using the Acquisition Window of NSE. Upon placing the bid, the Seller Member shall provide a TRS generated by the exchange bidding system to the Eligible Shareholder. TRS will contain the details of order submitted like folio number, certificate number, distinctive number, number of Equity Shares tendered etc.
- d) Any Seller Member /Eligible Shareholder who places a bid for physical Equity Shares, is required to deliver the original share certificate(s) and documents (as mentioned above) along with TRS generated by exchange bidding system upon placing bid, either by registered post, speed post or courier or hand delivery to the Registrar to the Buyback i.e Link Intime (India) Private Limited at the address mentioned at paragraph 16 below on or before the Buyback closing date. The envelope should be superscribed as "Technocraft Industries (India) Limited - Buyback 2024". One copy of the TRS will be retained by Registrar to the Buyback and it will provide acknowledgement of the same to the Seller Member.
- e) The Eligible Shareholders holding physical Equity Shares should note that physical Equity Shares will not be accepted unless the complete set of documents are submitted. Acceptance of the physical Equity Shares for Buyback by the Company shall be subject to verification as per the Buyback Regulations and any further directions issued in this regard. The Registrar to the Buyback will verify such bids based on the documents submitted on a daily basis and till such verification, the NSE shall display such bids as 'unconfirmed physical bids'. Once Registrar to the Buyback confirms the bids, they will be treated as 'confirmed bids' and displayed on the Stock Exchange website.
- f) In case any Eligible Shareholder has submitted Equity Shares in physical form for dematerialization, such Eligible Shareholders should ensure that the process of getting the Equity Shares dematerialized is completed well in time so that they can participate in the Buyback before the closure of the tendering period of the Buyback.
- g) SEBI vide its Circular No. SEBI/HO/MIRSD/MIRSD_RTAMB/P/CIR/2022/8 dated January 25, 2022, mandated all listed companies to issue the securities in dematerialized form only while processing the service request of issue, inter alia, relating to the sub-division or splitting of share certificate. In view of the same, the Company shall issue a letter of confirmation ("LOC") in lieu of any excess physical Equity Shares pursuant to proportionate acceptance/rejection and the LOC shall be dispatched to the address registered with the Registrar. The Registrar shall retain the original share certificate and deface the certificate with a stamp "Letter of Confirmation Issued" on the face / reverse of the certificate to the extent of the excess physical shares. The LOC shall be valid for a period of 120 days from the date of its issuance, within which the Equity Shareholder shall be required to make a request to his/her depository participant for dematerializing the physical Equity Shares returned. In case the Equity Shareholder fails to submit the demat request within the aforesaid period, the Registrar shall credit the Equity Shares to a separate demat account of the Company opened for the said purpose.
- h) An unregistered shareholder holding Equity Shares in physical form may also tender their Equity Shares in the Buyback by submitting the duly executed transfer deed for transfer of shares, purchased prior to the Record Date, in their name, along with the offer form, copy of their PAN card and of the person from whom they have purchased shares and other relevant documents as required for transfer, if any.

14.12 METHOD OF SETTLEMENT

- Upon finalization of the basis of acceptance as per SEBI Buyback Regulations:
 - i. The settlement of trades shall be carried out in the manner similar to settlement of trades in the secondary market.
 - ii. The Company will pay the consideration to the Company's Broker who will transfer the funds pertaining to the Buyback to the Clearing Corporation's bank accounts as per the prescribed schedule. For Equity Shares accepted under the Buyback, the Clearing Corporation will make direct funds payout to respective Eligible Shareholders. If the Eligible Shareholders' bank account details are not available or if the funds transfer instruction is rejected by RBI/bank, due to any reason, then such funds will be transferred to the concerned Seller Member's settlement bank account for onward transfer to such Eligible Shareholders.

- iii. For the Eligible Shareholders holding Equity Shares in physical form, the funds pay-out would be given to their respective Selling Member's settlement accounts for releasing the same to the respective Eligible Shareholder's account.
- iv. In case of certain client types viz. NRI, foreign clients etc. (where there are specific RBI and other regulatory requirements pertaining to funds pay-out) who do not opt to settle through custodians, the funds pay-out would be given to their respective Selling Member's settlement accounts for releasing the same to the respective Eligible Shareholder's account. For this purpose, the client type details would be collected from the depositories, whereas funds payout pertaining to the bids settled through custodians will be transferred to the settlement bank account of the custodian, each in accordance with the applicable mechanism prescribed by NSE and the Clearing Corporation from time to time.
- v. The Eligible Shareholders of the Demat Shares will have to ensure that they keep the depository participant ("DP") account active and unblocked.
- vi. Details in respect of shareholder's entitlement for tender offer process will be provided to the Clearing Corporation by the Company or Registrar to the Buyback. On receipt of the same, Clearing Corporation will cancel the excess or unaccepted blocked shares in the demat account of the shareholder. On settlement date, all blocked shares mentioned in the accepted bid will be transferred to the Clearing Corporation.
- vii. In the case of inter depository, Clearing Corporation will cancel the excess or unaccepted shares in target depository. Source depository will not be able to release the lien without a release of IDT message from target depository. Further, release of IDT message shall be sent by target depository either based on cancellation request received from Clearing Corporation or automatically generated after matching with bid accepted detail as received from the Company or the Registrar to the Buyback. Post receiving the IDT message from target depository, source depository will cancel/release excess or unaccepted block shares in the demat account of the shareholder. Post completion of tendering period and receiving the requisite details viz., demat account details and accepted bid quantity, source depository shall debit the securities as per the communication/message received from target depository to the extent of accepted bid shares from shareholder's demat account and credit it to Clearing Corporation settlement account in target depository on settlement date.
- viii. The Equity Shares bought back in dematerialized form would be transferred directly to the demat account of the Company opened for the Buyback ("Company Demat Escrow Account") provided it is indicated by the Company's Broker or it will be transferred by the Company's Broker to the Company Demat Escrow Account on receipt of the Equity Shares from the clearing and settlement mechanism of the Stock Exchanges.
- ix. Eligible Shareholders who intend to participate in the Buyback should consult their respective Seller Member(s) for details of any cost, applicable taxes, charges and expenses (including brokerage) etc., that may be levied by the Seller Member(s) upon the selling shareholders for tendering Equity Shares in the Buyback (secondary market transaction). The Buyback consideration received by the Eligible Shareholders in respect of accepted Equity Shares could be net of such costs, applicable taxes, charges and expenses (including brokerage) and the Manager to the Buyback and Company accepts no responsibility to bear or pay such additional cost, charges and expenses (including brokerage) incurred solely by the Eligible Shareholders.
- x. The Seller Member(s) would issue contract note and pay the consideration for the Equity Shares accepted under the Buyback. The Company's Broker would also issue a contract note to the Company for the Equity Shares accepted under the Buyback.
- xi. The Equity Shares accepted, bought and lying to the credit of the Company Demat Escrow Account and the Equity Shares bought back and accepted in physical form will be extinguished in the manner and following the procedure prescribed in the Buyback Regulations.

15. COMPLIANCE OFFICER

The Company has designated the following as the Compliance Officer for the Buyback:
 Name: Mr. Neeraj Rai
 Designation: Company Secretary and Compliance Officer

Address: Technocraft House, A-25, Road No. 03, MIDC Industrial Estate, Andheri (East), Mumbai - 400093, Maharashtra, India
Telephone: +91-4098 2222/2340;
Email: investor@technocraftgroup.com
Website: www.technocraftgroup.com

In case of any clarifications or to address investor grievance, the Eligible Shareholders may contact the Compliance Officer, on all working days, from Monday to Friday between 11:00 am (IST) to 5:00 pm (IST), at the above mentioned address.

16. INVESTOR SERVICE CENTRE AND REGISTRAR TO THE BUYBACK

The Company has appointed the following as the Registrar to the Buyback:
LINK Intime
M/s. Link Intime India Private Limited
 Address: C-101, 1st Floor, 247 Park, Lal Bahadur Shastri Marg, Vikhroli (West), Mumbai, Maharashtra - 400083, India
Tel. No.: +91 81081 14949
Email: technocraft.buyback2024@linkintime.co.in
Website: www.linkintime.co.in
Investor Grievance Email: technocraft.buyback2024@linkintime.co.in
Contact Person: Ms. Shanti Gopalkrishnan
SEBI Registration No.: INR000004058 | **Validity Period:** Permanent

In case of any query, the shareholders may also contact the Registrar to the Buyback, from Monday to Friday between 10:00 am to 5:00 pm on all working days except public holidays at the above-mentioned address.

17. MANAGER TO THE BUYBACK

The Company has appointed the following as Manager to the Buyback:
SYSTEMATIX GROUP
Investments Re-defined
 The Capital, A-Wing, 6th Floor, No. 603-606, Plot No. C-70, G-Block, Bandra-Kurla Complex (BKC), Bandra (East), Mumbai 400 051, Maharashtra, India
Telephone: +91-22-6704 8000 | **Fax:** +91-22-6619 8029
Contact Person: Ms. Jinal Sanghvi
Email: ecm@systematixgroup.in
Website: www.systematixgroup.in
SEBI Registration Number: INM000004224
Validity Period: Permanent

18. DIRECTORS' RESPONSIBILITY

As per Regulation 24(i)(a) of the Buyback Regulations, the Board accepts responsibility for the information contained in this Public Announcement and for the information contained in all other advertisements, circulars, brochures, publicity materials etc., which may be issued in relation to the Buyback and confirms that the information in such documents contain and will contain true, factual and material information and does not and will not contain any misleading information.

For and on behalf of the Board of Directors of Technocraft Industries (India) Limited

Sd/- Shardad Kumar Saraf Chairman & Managing Director DIN: 00671721	Sd/- Sudarshan Kumar Saraf Co-Chairman & Managing Director DIN: 00035799	Sd/- Neeraj Rai Company Secretary Membership No. F6858
--	---	---

Date: August 14, 2024
 Place: Mumbai



AWFIS SPACE SOLUTIONS LIMITED

(Formerly known as Awfis Space Solutions Private Limited)
 CIN No. L74999DL2014PLC274236

Registered Office : C-28-29, Kissan Bhawan, Qutab Institutional Area, South Delhi, New Delhi, India, 110016.
 Telephone: +91 11 4106 1878; Website: www.awfis.com

EXTRACT OF STATEMENT OF UNAUDITED STANDALONE AND CONSOLIDATED FINANCIAL RESULTS FOR THE QUARTER ENDED JUNE 30, 2024

(₹ In millions)

Sr No	Particulars	Standalone				Consolidated			
		Quarter Ended		Year Ended		Quarter Ended		Year Ended	
		June 30, 2024	March 31, 2024	June 30, 2023	March 31, 2024	June 30, 2024	March 31, 2024	June 30, 2023	March 31, 2024
		(Unaudited)	(Audited)	(Audited)	(Audited)	(Unaudited)	(Audited)	(Audited)	(Audited)
1	Total Income (Net)	2,670.09	2,406.56	1,923.02	8,728.38	2,678.75	2,411.09	1,927.15	8,748.03
2	Net Profit (+)/ Loss (-) for the period before tax	19.97	11.76	(84.53)	(180.46)	27.88	13.75	(83.06)	(175.67)
3	Net Profit (+) / Loss (-) for the period after tax	19.97	11.76	(84.53)	(180.46)	27.88	13.75	(83.06)	(175.67)
4	Total Comprehensive Income for the period [Comprising Profit / (Loss) for the period (after tax) and Other Comprehensive Income (after tax)]	20.59	11.83	(87.12)	(183.51)	28.50	13.82	(85.65)	(178.72)
5	Paid-up Equity share capital (Face value of ₹10 each, fully paid)	694.20	193.27	150.42	193.27	694.20	193.27	150.42	193.27
6	Earning Per Share (EPS) (Not Annualised for quarters)								
	Basic EPS (In ₹)	0.31	0.18	(3.25)	(2.86)	0.43	0.21	(3.20)	(2.79)
	Diluted EPS (In ₹)	0.30	0.17	(3.25)	(2.86)	0.42	0.20	(3.20)	(2.79)

EXTRACT OF UNAUDITED STANDALONE AND CONSOLIDATED SEGMENT WISE REVENUE, RESULTS, ASSETS AND LIABILITIES FOR THE QUARTER ENDED JUNE 30, 2024

(₹ in millions)

Sr No	Particulars	Standalone				Consolidated			
		Quarter Ended		Year Ended		Quarter Ended		Year Ended	
		June 30, 2024	March 31, 2024	June 30, 2023	March 31, 2024	June 30, 2024	March 31, 2024	June 30, 2023	March 31, 2024
		(Unaudited)	(Audited)	(Audited)	(Audited)	(Unaudited)	(Audited)	(Audited)	(Audited)
1	Segment Revenue								
	Revenue from operations								
	Co-working space on rent and allied services *	1,841.43	1,673.64	1,383.82	6,169.67	1,850.08	1,678.15	1,387.93	6,189.25
	Construction and fit-out projects **	669.64	576.24	430.84	2,049.18	669.64	576.24	430.85	2,049.18
	Others ***	57.71	68.81	58.26	249.76	57.71	68.81	58.26	249.76
	Total Revenue from operations	2,568.78	2,318.69	1,873.92	8,468.61	2,577.43	2,323.20	1,877.04	8,488.19
	Less: Inter Segment Revenue	-	-	-	-	-	-	-	-
	Net Segment Revenue	2,568.78	2,318.69	1,873.92	8,468.61	2,577.43	2,323.20	1,877.04	8,488.19
2	Segment Results								
	Co-working space on rent and allied services	35.44	52.47	(18.59)	34.54	43.12	55.58	(15.53)	49.62
	Construction and fit-out projects	0.21	(24.09)	(25.72)	(94.09)	0.49	(24.20)	(25.74)	(94.05)
	Others	(32.76)	(8.73)	(62.18)	(62.49)	(32.61)	(9.08)	(27.76)	(70.81)
	Total	2.89	19.65	(70.49)	(122.04)	11.00	22.30	(69.03)	(115.24)
	Add: Un-allocable Income	36.53	10.32	4.57	39.46	36.54	10.35	4.59	39.53
	Less: Un-allocable Expenses	8.99	8.82	11.60	56.57	9.20	9.51	11.60	58.61
	Less: Finance cost(Un-allocable)	10.46	9.39	7.01	41.31	10.46	9.39	7.02	41.35
	Profit/(Loss) Before Tax	19.97	11.76	(84.53)	(180.46)	27.88	13.75	(83.06)	(175.67)
3	Segment Assets								
	Co-working space on rent and allied services	12,975.70	11,776.67	8,889.04	11,776.67	13,025.46	11,795.66	8,896.16	11,795.66
	Construction and fit-out projects	1,059.30	824.85	536.35	824.85	1,032.35	822.43	534.75	822.43
	Others	48.17	52.86	46.36	52.86	45.82	52.56	45.82	52.56
	Total	14,083.17	12,654.38	9,471.75	12,654.38	14,103.63	12,670.65	9,476.73	12,670.65
	Un-allocable assets	2,846.89	1,309.12	1,040.19	1,309.12	2,849.38	1,310.14	1,038.74	1,310.14
	Total Segment Assets	16,930.06	13,963.50	10,511.94	13,963.50	16,953.01	13,980.79	10,515.47	13,980.79
4	Segment Liabilities								
	Co-working space on rent and allied services	11,925.89	10,287.96	7,856.63	10,287.96	11,935.07	10,298.82	7,627.90	10,298.82
	Construction and fit-out projects	901.89	687.08	817.58	687.08	906.86	691.32	818.40	691.32
	Others	47.74	50.70	36.68	50.70	47.81	50.97	36.79	50.97
	Total	12,875.52	11,025.74	8,510.89	11,025.74	12,889.74	11,041.11	8,483.09	11,041.11
	Unallocable liabilities	250.43	423.77	370.42	423.77	250.94	423.77	404.76	423.77
	Total Segment Liabilities	13,125.95	11,449.51	8,881.31	11,449.51	13,140.68	11,466.48	8,887.85	11,466.48

* Co-working space and allied services refers to our Space solutions, mobility and allied services.

** Construction and fit-out projects refers to Awfis Transform.

*** Others includes facility management services and other services. Our facility management services are branded Awfis Care.

Notes:

- 1 The financial results are in accordance with the Indian Accounting Standards (Ind AS) as prescribed under Section 133 of the Companies Act, 2013 read with rule 3 of the Companies (Indian Accounting Standards) Rules, 2015 and the Companies (Indian Accounting Standards) (Amendment Rules), 2016.
- 2 The above is an extract of the detailed format of Financial Results for the Quarter ended June 30, 2024 filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Financial Results for the Quarter ended June 30, 2024 are available on the Stock Exchange Website (www.nseindia.com/corporates) and (www.bseindia.com/corporates) on the Company's website (www.awfis.com/investor-relations).
- 3 The above results were reviewed by the Audit Committee and approved by the Board of Directors in their respective meetings held on August 13, 2024.

For and on behalf of the Board of Directors of
Awfis Space Solutions Limited

Sd/-
Amit Ramani
 Chairman and Managing Director
 DIN: 00549918

Place: New Delhi
 Date: August 13, 2024

Sr. No.	PARTICULARS	Extract of Results for the Quarter ended 30.06.2024 (Rs in Lacs)					
		Standalone			Consolidated		
		30.06.2024	30.06.2023	31.03.2024	30.06.2024	30.06.2023	31.03.2024
		Quarter ended	Year ended	Quarter ended	Year ended	Quarter ended	Year ended
		Unaudited	Unaudited	Audited	Unaudited	Unaudited	Audited
1.	Total Income from Operations	41,796.18	45,100.90	192,737.75	41,796.18	45,100.90	192,737.75
2.	Net Profit / (Loss) for the period (before Tax; Exceptional and/or Extraordinary items)	491.71	305.84	1827.60	491.71	305.84	1826.89
3.	Net Profit / (Loss) for the period before tax (after Exceptional and/or Extraordinary items)	491.71	305.84	1827.60	491.71	305.84	1826.89
4.	Net Profit / (Loss) for the period after tax (after Exceptional and/or Extraordinary items)	296.91	182.04	500.17	296.91	182.04	499.46
5.	Total Comprehensive Income for the period [Comprising Profit/(Loss) for the period (after tax) and other Comprehensive Income (after tax)]	296.91	182.04	465.98	296.91	182.04	465.33
6.	Equity Share Capital	2,242.61	2,242.61	2,242.61	2,242.61	2,242.61	2,242.61
7.	Reserves (excluding Revaluation Reserve) as shown in the Audited Balance Sheet of the previous year			104,682.84			104,682.17
8.	Earnings Per Share (of Re. 1/- each) (for continuing and discontinued operations)-						
	1. Basic:	0.13	0.08	0.22	0.13	0.08	0.22
	2. Diluted:	0.13	0.08	0.22	0.13	0.08	0.22

Note:- The above is an extract of the detailed format of Quarter ended Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the standalone and consolidated financial results are available on the Company's website i.e. http://www.neclife.com/about-1 and on the website of the Stock Exchanges at www.bseindia.com and www.nseindia.com.

By Order of the Board of Directors of Nectar Lifesciences Limited
 Dated: 14.08.2024
 Place : Chandigarh
 (Sanjiv Goyal)
 Chairman & Managing Director

Manaksia Limited
 Corporate Identity Number: L74950WB1984PLC038336
 Registered office : Turner Morrison Building, 6 Lyons Range, Mezzanine Floor, North-West Corner, Kolkata - 700001; Phone: +91-33-2231 0055
 E-mail: investor.relations@manaksia.com; Website: www.manaksia.com

NOTICE TO THE SHAREHOLDERS REGARDING 40TH ANNUAL GENERAL MEETING

- 1. Notice is hereby given to the members that the 40th (Fortieth) Annual General Meeting ("AGM") of the Company will be held through Video Conferencing ("VC") /Other Audio Visual Means ("OAVM") on **Wednesday, 18th September, 2024 at 12:30 P.M. (IST)** in compliance with all the applicable provisions of the Companies Act, 2013 and Rules made thereunder and SEBI (Listing Obligations and Disclosure Requirements) Regulations, 2015 read with Ministry of Corporate Affairs ("MCA") Circular No. 1

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਦੋ ਰੋਜ਼ਾ ਮੀਟਿੰਗ ਹੈਦਰਾਬਾਦ ਵਿਖੇ ਹੋਈ



ਦਸਨ ਸ਼ਹਿਰ/14 ਅਗਸਤ : ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਦੋ ਰੋਜ਼ਾ ਮੀਟਿੰਗ ਹੈਦਰਾਬਾਦ ਵਿਖੇ ਹੋਈ ਜਿਸ ਵਿੱਚ 21 ਰਾਜਾਂ ਦੇ ਨੌਜਵਾਨ ਕਾਰਜਕਾਰੀ ਦੇ ਮੈਂਬਰਾਂ ਨੇ ਭਾਗ ਲਿਆ। ਜਨਰਲ ਸਕੱਤਰ ਦੇ ਸ੍ਰੀ ਕੁਮਾਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦਾ ਸਮਰਥਨ ਕਰਦੇ ਹੋਏ ਹਰ ਇੱਕ ਸਟੇਟ ਨੇ ਆਪਣੀ ਰਿਪੋਰਟ ਪੇਸ਼ ਕਰਦਿਆਂ ਆਪਣੇ ਸੂਬੇ ਦੀਆਂ ਮੁਲਾਜ਼ਮ ਨੀਤੀਆਂ 'ਤੇ ਚਰਚਾ ਕੀਤੀ।

ਰਾਜਾਂ ਵਿੱਚ ਪੇਸ਼ ਸਾਲਾ ਪੇਅ ਰਵੀਜ਼ਨ ਕੀਤੀ ਜਾਵੇ। ਅੱਠਵੇਂ ਤੇ ਸੱਤਵੇਂ ਪੇਅ ਰਵੀਜ਼ਨ ਦਾ ਗਠਨ ਤੁਰੰਤ ਕੀਤਾ ਜਾਵੇ। ਰਾਜਾਂ ਦੇ ਅਧਿਕਾਰ ਖੇਤਰਾਂ ਵਿੱਚ ਕੇਂਦਰ ਡਾਕਾ ਮਾਰਨਾ ਬੰਦ ਕਰੋ। ਸਾਰੇ ਕੇਂਦਰ ਮੁਲਾਜ਼ਮਾਂ ਸਮੇਤ ਸਾਰੇ ਮੁਲਾਜ਼ਮਾਂ ਅਧਿਕਾਰਾਂ ਦਾ ਵਿਆਪਕ ਸਵੈਸ਼ਬ ਬੀਮਾ ਕੀਤਾ ਜਾਵੇ। ਸਿਵਿਲਿਅਨ ਦੇ ਮੁਲਾਜ਼ਮ ਵਿਰੋਧੀ ਅਨੁਭਵ ਕੀਤਾ ਜਾਵੇ। ਸਿਵਿਲਿਅਨ ਦੇ ਮੁਲਾਜ਼ਮ ਵਿਰੋਧੀ ਅਨੁਭਵ ਕੀਤਾ ਜਾਵੇ। ਸਿਵਿਲਿਅਨ ਦੇ ਮੁਲਾਜ਼ਮ ਵਿਰੋਧੀ ਅਨੁਭਵ ਕੀਤਾ ਜਾਵੇ।

ਦੇਸ਼ ਭਰਾਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਮੁਕਤ ਭਾਰਤ ਅਭਿਆਨ



ਵਿਦਿਅਕ ਸਿੱਖ ਚੰਡੀੜਾ ਸ੍ਰੀ ਡਰਿਗਿਓ ਸਹਿਬ/14 ਅਗਸਤ : ਦੇਸ਼ ਭਰਾਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ।

ਵਿਦਿਅਕ ਸਿੱਖ ਚੰਡੀੜਾ ਸ੍ਰੀ ਡਰਿਗਿਓ ਸਹਿਬ/14 ਅਗਸਤ : ਦੇਸ਼ ਭਰਾਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਨੂੰ ਨਸ਼ਾ-ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ।

ਸਾਬਕਾ ਫੌਜੀ ਰਾਮ ਆਸਰਾ ਨੇ 78ਵੇਂ ਅਜ਼ਾਦੀ ਦਿਵਸ ਦੀਆਂ ਦਿੱਤੀਆਂ ਵਧਾਈਆਂ

ਜਗਤਰ ਸਿੰਘ ਜੱਥੇਵਾਲ ਮੱਲਪਰ ਅਕਸਰ/14 ਅਗਸਤ : 78ਵੇਂ ਅਜ਼ਾਦੀ ਦਿਵਸ ਤੇ ਸਾਬਕਾ ਫੌਜੀ ਸ੍ਰੀ ਰਾਮ ਆਸਰਾ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਫੌਜੀ ਸੇਵਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਾਬਕਾ ਫੌਜੀ ਰਾਮ ਆਸਰਾ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਫੌਜੀ ਸੇਵਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਸਾਬਕਾ ਫੌਜੀ ਰਾਮ ਆਸਰਾ ਨੇ 78ਵੇਂ ਅਜ਼ਾਦੀ ਦਿਵਸ ਦੀਆਂ ਦਿੱਤੀਆਂ ਵਧਾਈਆਂ। ਸਾਬਕਾ ਫੌਜੀ ਰਾਮ ਆਸਰਾ ਨੇ 78ਵੇਂ ਅਜ਼ਾਦੀ ਦਿਵਸ ਦੀਆਂ ਦਿੱਤੀਆਂ ਵਧਾਈਆਂ।

Table with 4 columns: ਵੇਰਵੇ, ਤਿਆਗੀ ਖਾਤਮਾ (ਅਣਪੜਤਾਲੇ), ਸਾਲ ਖਾਤਮਾ (ਪੜਤਾਲੇ), ਮਿਤੀ 30 ਜੂਨ 2024 ਨੂੰ ਖਤਮ ਹੋਏ ਤਿਆਗੀ ਦੇ ਅਣਪੜਤਾਲੇ ਵਿੱਚੀ ਨਤੀਜੇ

ਨੋਟ : 1. ਉਪਰੋਕਤ ਦਰਸਾਏ ਅੰਕੜੇ ਮਿਤੀ 30 ਜੂਨ, 2024 ਨੂੰ ਖਤਮ ਹੋਈ ਤਿਆਗੀ ਦੇ ਨਤੀਜੇ ਮਿਤੀ 14 ਅਗਸਤ, 2024 ਨੂੰ ਹੋਈ ਮੀਟਿੰਗ ਵਿੱਚ ਆਈਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਬਰਫ ਆਫ ਡਾਇਰੈਕਟਰਾਂ ਦੁਆਰਾ ਮੌਜੂਦ ਕੀਤੇ ਗਏ।

ਸ਼ਾ ਕੁਮਾਰ ਬੋਰਡ ਆਫ ਡਾਇਰੈਕਟਰ ਨੈਕਟਰ ਲਾਇਫਸਾਇੰਸ ਲਿਮਿਟਡ ਸਾਹਿਬ: ਨਵੀਂ ਦਿੱਲੀ ਸੰਪਾਦਕ: ਪਿੰਡ ਸੈਦਪੁਰਾ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸਏਐਸ ਨਗਰ (ਮੋਹਾਲੀ), ਪੰਜਾਬ -140507 CIN: L24232PB1995PLC016664

Table with 4 columns: ਵੇਰਵੇ, ਸਟੈਂਡਅਲੋਨ, ਕਨਸੋਲੀਡੇਟਡ, ਮਿਤੀ 30-06-2024 ਨੂੰ ਖਤਮ ਹੋਏ ਤਿਆਗੀ ਦੇ ਨਤੀਜਿਆਂ ਦਾ ਸਾਰ

ਨੋਟ : 1. ਉਪਰੋਕਤ ਦਰਸਾਏ ਅੰਕੜੇ ਖਤਮ ਹੋਏ ਤਿਆਗੀ ਵਿੱਚੀ ਨਤੀਜੇ ਜਿਸ ਵਿੱਚ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰੀਟੇਸ਼ਨ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਚਰਜ ਵਿੱਚ ਦਰਸਾਏ ਗਏ ਵੇਰਵੇ ਦਾ ਸਾਰ ਹਨ।

ਦੋਸ਼ੀਅਨ ਲੈਕਟੋ ਇੰਡਸਟਰੀਜ਼ ਲਿਮਿਟਡ ਰਜਿ. ਦਫਤਰ : ਪਿੰਡ ਤੋ ਡਾਕਯੂਨਾ ਰੋਡ/ਮੋਹਾਲੀ, ਨੇੜੇ ਕੁਰਾਹਾ, ਲੁਧਿਆਣਾ 141112, ਪੰਜਾਬ ਸੰਪਾਦਕ: ਪਿੰਡ ਤੋ ਡਾਕਯੂਨਾ ਰੋਡ/ਮੋਹਾਲੀ, ਨੇੜੇ ਕੁਰਾਹਾ, ਲੁਧਿਆਣਾ 141112, ਪੰਜਾਬ

Table with 4 columns: ਵੇਰਵੇ, ਤਿਆਗੀ ਖਾਤਮਾ (30.06.2024), ਤਿਆਗੀ ਖਾਤਮਾ (30.06.2023), ਤਿਆਗੀ ਖਾਤਮਾ (31.06.2024)

ਨੋਟ : 1. ਨਤੀਜੇ ਕੰਪਨੀ ਐਕਟ, 2013 ਦੇ ਸੈਕਸ਼ਨ 133 ਜਿਸ ਨੂੰ ਜਾਰੀ ਸੰਬੰਧਤ ਨਿਯਮਾਂ ਨਾਲ ਪੜਿਆ ਜਾਵੇ ਤਹਿਤ ਇੰਡੀਅਨ ਅਕਾਊਂਟਿੰਗ ਸਟੈਂਡਰਡ ("ਆਈਐਨਡੀਐਸ") ਮੁਤਾਬਕ ਤਿਆਰ ਕੀਤੇ ਗਏ ਹਨ।

ਸਮਰਾਟ ਫੋਰਗਿੰਗਜ਼ ਲਿਮਿਟਡ ਰਜਿ. ਦਫਤਰ : ਪਿੰਡ ਅੰਡੇ ਡਾਕਯੂਨਾ ਘੋਲੂ ਮਾਜਰਾ, ਤਹਿ. ਡੇਰਾਬੱਸੀ, ਜ਼ਿਲ੍ਹਾ ਮੋਹਾਲੀ, ਪੰਜਾਬ 140506 ਸੰਪਾਦਕ: ਪਿੰਡ ਅੰਡੇ ਡਾਕਯੂਨਾ ਘੋਲੂ ਮਾਜਰਾ, ਤਹਿ. ਡੇਰਾਬੱਸੀ, ਜ਼ਿਲ੍ਹਾ ਮੋਹਾਲੀ, ਪੰਜਾਬ 140506

Table with 4 columns: ਵੇਰਵੇ, ਤਿਆਗੀ ਖਾਤਮਾ, ਸਾਲ ਖਾਤਮਾ, ਮਿਤੀ 30 ਜੂਨ 2024 ਨੂੰ ਖਤਮ ਹੋਈ ਤਿਆਗੀ ਦੇ ਅਣਪੜਤਾਲੇ ਵਿੱਚੀ ਨਤੀਜਿਆਂ ਦਾ ਸਾਰ

ਨੋਟ : 1. ਮਿਤੀ 30 ਜੂਨ 2024 ਨੂੰ ਖਤਮ ਹੋਈ ਤਿਆਗੀ ਦੇ ਵਿੱਚੀ ਨਤੀਜੇ ਮਿਤੀ 14 ਅਗਸਤ 2024 ਨੂੰ ਹੋਈ ਮੀਟਿੰਗ ਵਿੱਚ ਆਈਟ ਕਮੇਟੀ ਦੁਆਰਾ ਗੀਵਿਊ ਕੀਤੇ ਗਏ ਅਤੇ ਬਰਫ ਆਫ ਡਾਇਰੈਕਟਰਾਂ ਦੁਆਰਾ ਮਨਜ਼ੂਰ ਕੀਤੇ ਗਏ।

ਲਈ ਸਮਰਾਟ ਫੋਰਗਿੰਗਜ਼ ਲਿਮਿਟਡ ਸਾਹਿਬ: ਡੇਰਾਬੱਸੀ, ਰਾਕੇਸ਼ ਐਮ ਕੁਮਾਰ ਮੈਨੇਜਿੰਗ ਡਾਇਰੈਕਟਰ ਮਿਤੀ : 14 ਅਗਸਤ, 2024

Table with 4 columns: ਵੇਰਵੇ, ਤਿਆਗੀ ਖਾਤਮਾ, ਸਾਲ ਖਾਤਮਾ, ਮਿਤੀ 30 ਜੂਨ 2024 ਨੂੰ ਖਤਮ ਹੋਈ ਤਿਆਗੀ ਦੇ ਅਣਪੜਤਾਲੇ ਵਿੱਚੀ ਨਤੀਜਿਆਂ ਦਾ ਸਾਰ

ਨੋਟ : 1. ਉਪਰੋਕਤ ਅੰਕੜੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰੀਟੇਸ਼ਨ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਚਰਜ ਵਿੱਚ ਦਰਸਾਏ ਗਏ ਵੇਰਵੇ ਦਾ ਸਾਰ ਹਨ।

ਨੈਕਟਰ ਲਾਇਫਸਾਇੰਸ ਲਿਮਿਟਡ ਰਜਿ. ਦਫਤਰ : ਪਿੰਡ ਸੈਦਪੁਰਾ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸਏਐਸ ਨਗਰ (ਮੋਹਾਲੀ), ਪੰਜਾਬ -140507 CIN: L24232PB1995PLC016664

Table with 4 columns: ਵੇਰਵੇ, ਤਿਆਗੀ ਖਾਤਮਾ, ਸਾਲ ਖਾਤਮਾ, ਮਿਤੀ 30-06-2024 ਨੂੰ ਖਤਮ ਹੋਏ ਤਿਆਗੀ ਦੇ ਨਤੀਜਿਆਂ ਦਾ ਸਾਰ

ਨੋਟ : 1. ਉਪਰੋਕਤ ਦਰਸਾਏ ਅੰਕੜੇ ਖਤਮ ਹੋਏ ਤਿਆਗੀ ਵਿੱਚੀ ਨਤੀਜੇ ਜਿਸ ਵਿੱਚ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰੀਟੇਸ਼ਨ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਚਰਜ ਵਿੱਚ ਦਰਸਾਏ ਗਏ ਵੇਰਵੇ ਦਾ ਸਾਰ ਹਨ।

ਨਾਹਰ ਇੰਡਸਟਰੀਅਲ ਇੰਟਰਪ੍ਰਾਈਜ਼ ਲਿਮਿਟਡ ਰਜਿ. ਦਫਤਰ : ਫੋਕਲ ਪੁਆਇੰਟ, ਲੁਧਿਆਣਾ-141 010, ਫੋਨ : 0161-5064200, ਫੈਕਸ : 0161-2674072, ਸੰਪਾਦਕ: ਪਿੰਡ ਤੋ ਡਾਕਯੂਨਾ ਰੋਡ/ਮੋਹਾਲੀ, ਨੇੜੇ ਕੁਰਾਹਾ, ਲੁਧਿਆਣਾ 141112, ਪੰਜਾਬ

Table with 4 columns: ਵੇਰਵੇ, ਤਿਆਗੀ ਖਾਤਮਾ, ਸਾਲ ਖਾਤਮਾ, ਮਿਤੀ 30.06.2024 ਨੂੰ ਖਤਮ ਹੋਏ ਤਿਆਗੀ ਦੇ ਅਣਪੜਤਾਲੇ ਵਿੱਚੀ ਨਤੀਜਿਆਂ ਦਾ ਸਾਰ

ਨੋਟ : 1. ਉਪਰੋਕਤ ਨਤੀਜੇ ਮਿਤੀ 14 ਅਗਸਤ 2024 ਨੂੰ ਡਾਇਰੈਕਟਰਾਂ ਦੀ ਆਈਟ ਕਮੇਟੀ ਦੁਆਰਾ ਗੀਵਿਊ ਕੀਤੇ ਗਏ ਅਤੇ ਮਿਤੀ 14 ਅਗਸਤ 2024 ਨੂੰ ਹੋਈ ਮੀਟਿੰਗ ਵਿੱਚ ਬਰਫ ਆਫ ਡਾਇਰੈਕਟਰਾਂ ਦੁਆਰਾ ਮਨਜ਼ੂਰ ਕੀਤੇ ਗਏ।

ਦੋਸ਼ੀਅਨ ਲੈਕਟੋ ਇੰਡਸਟਰੀਜ਼ ਲਿਮਿਟਡ ਰਜਿ. ਦਫਤਰ : ਪਿੰਡ ਤੋ ਡਾਕਯੂਨਾ ਰੋਡ/ਮੋਹਾਲੀ, ਨੇੜੇ ਕੁਰਾਹਾ, ਲੁਧਿਆਣਾ 141112, ਪੰਜਾਬ ਸੰਪਾਦਕ: ਪਿੰਡ ਤੋ ਡਾਕਯੂਨਾ ਰੋਡ/ਮੋਹਾਲੀ, ਨੇੜੇ ਕੁਰਾਹਾ, ਲੁਧਿਆਣਾ 141112, ਪੰਜਾਬ

Table with 4 columns: ਵੇਰਵੇ, ਤਿਆਗੀ ਖਾਤਮਾ, ਸਾਲ ਖਾਤਮਾ, ਮਿਤੀ 30.06.2024 ਨੂੰ ਖਤਮ ਹੋਏ ਤਿਆਗੀ ਦੇ ਅਣਪੜਤਾਲੇ ਵਿੱਚੀ ਨਤੀਜਿਆਂ ਦਾ ਸਾਰ

ਪੰਜਾਬ ਨੈਸ਼ਨਲ ਬੈਂਕ ... ਬਹਿਰਿਨੀ ਲਈ ਇਕੱਠੇ ਸਰਕਲ ਸਾਸਤਰ ਸੈਂਟਰ, ਚੰਡੀਗੜ੍ਹ ਪੀਐਨਬੀ ਡਾਊਜ਼, ਦੂਜੀ ਮੰਜਿਲ, ਸੈਕਟਰ 17-ਬੀ, ਚੰਡੀਗੜ੍ਹ-160017 ਫੋਨ : 0172-5065218 ਤੇ 19, ਈਮੇਲ : cs8214@pnb.co.in

ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਮੀ ਵਿਕਰੀ ਨੋਟਿਸ ਸੁਰੱਖਿਅਤ ਲੈਣਦਾਰ ਦੀ ਜਾਣਕਾਰੀ ਵਿਚ ਭਾਰ ਦਾ ਵੇਰਵਾ : ਪਤਾ ਨਹੀਂ ਸਕਿਊਰਿਟੀਏਜ਼ ਐਂਡ ਰਿਕੋਂਸਟਰਕਸ਼ਨ ਆਫ ਫਾਈਨੈਂਸ਼ੀਅਲ ਐਸਟੇਟ ਐਂਡ ਇਨਵੇਸਟਮੈਂਟ ਆਫ ਸਕਿਊਰਿਟੀ ਇੰਵੇਸਟਮੈਂਟ ਐਂਡ ਟਰਸਟਿੰਗ ਲਿਮਿਟਡ ਦੁਆਰਾ

Table with 4 columns: ਵੇਰਵੇ, ਤਿਆਗੀ ਖਾਤਮਾ, ਸਾਲ ਖਾਤਮਾ, ਮਿਤੀ 30.06.2024 ਨੂੰ ਖਤਮ ਹੋਏ ਤਿਆਗੀ ਦੇ ਅਣਪੜਤਾਲੇ ਵਿੱਚੀ ਨਤੀਜਿਆਂ ਦਾ ਸਾਰ